

ਤੁਰੰਤ ਰਿਲੀਜ਼ ਲਈ

ਪੋਪ ਸਨਸਨੀ ਲਾਈਟਸ ਬ੍ਰੈਂਪਟਨ ਦੇ ਸਾਲ ਦੇ ਸਭ ਤੋਂ ਵੱਡੇ ਤਿਉਹਾਰ: ਕੈਨੇਡਾ ਡੇ ਵਿੱਚ ਮੁੱਖ ਪ੍ਰਦਰਸ਼ਕ ਹੋਣਗੇ!

ਬ੍ਰੈਂਪਟਨ, ਓਨਟੈਰੀਓ (12 ਜੂਨ, 2019) – ਸੋਮਵਾਰ, 1 ਜੁਲਾਈ ਨੂੰ ਚਿੰਗਕੂਜ਼ੀ ਪਾਰਕ (Chinguacousy Park) ਵਿੱਚ ਬ੍ਰੈਂਪਟਨ ਦੇ ਸਾਲ ਦੇ ਸਭ ਤੋਂ ਵੱਡੇ ਤਿਉਹਾਰ – ਕੈਨੇਡਾ ਡੇ (Canada Day) ਵਿੱਚ ਸੁਆਦੀ ਭੋਜਨ, ਪਰੰਪਰਿਕ ਬੀਅਰ, ਪਰਿਵਾਰ-ਅਨੁਕੂਲਿਤ ਗਤੀਵਿਧੀਆਂ, ਪਟਾਕਿਆਂ ਦੇ ਸ਼ਾਨਦਾਰ ਸ਼ੋ ਅਤੇ ਰੋਮਾਂਚਕ ਸਟੇਜ ਪ੍ਰਦਰਸ਼ਨਾਂ ਲਈ ਤਿਆਰ ਰਹੋ! ਸਿਟੀ ਨੂੰ ਇਹ ਘੋਸ਼ਣਾ ਕਰਦੇ ਹੋਏ ਬੇਹੱਦ ਖੁਸ਼ੀ ਹੈ ਕਿ ਇਸ ਸਾਲ ਦੇ ਮੁੱਖ ਪ੍ਰਦਰਸ਼ਕ, ਜੂਨੋ (JUNO) ਅਵਾਰਡ-ਜੇਤੂ ਕੈਨੇਡੀਅਨ ਗਾਇਕ/ਗੀਤਕਾਰ, ਲਾਈਟਸ (Lights) ਹੋਣਗੇ।

ਕਾਰਜਕਰਮ 1 ਜੁਲਾਈ ਨੂੰ ਦੁਪਹਿਰ ਤੋਂ ਰਾਤ 10 ਵਜੇ ਤੱਕ ਹੋਵੇਗਾ। ਮੁੱਖ ਸਟੇਜ ਪ੍ਰਦਰਸ਼ਨ, ਬ੍ਰੈਂਪਟਨ ਦੇ ਆਰਟਸ ਵਾਕ ਆਫ ਫੇਮ (Arts Walk of Fame) ਦੇ ਮੈਂਬਰ ਅਤੇ ਪੰਜ-ਵਾਰ ਜੂਨੋ-ਅਵਾਰਡ ਜੇਤੂ, ਐਕਸਕੋ ਲੇਵੀ (Exco Levi) ਅਤੇ ਹਾਈ ਪ੍ਰੀਸਟ (High Priest) ਦੇ ਨਾਲ ਸ਼ਾਮ 6 ਵਜੇ ਸ਼ੁਰੂ ਹੋਣਗੇ। ਕੈਨੇਡੀਅਨ ਪੌਪ-ਜੋੜੀ ਐਲੀਜ਼ਾ ਵੁੱਡਸ ਐਕਸ ਜੈਮੀ ਫਾਈਨ (Elijah Woods x Jamie Fine) ਅਲਟਰਨੇਟਿਵ-ਪੌਪ ਸਨਸਨੀ ਲਾਈਟਸ ਲਈ ਸ਼ੁਰੂਆਤ ਕਰੇਗੀ, ਇਹ ਜੋੜੀ ਆਪਣੇ ਡਬਲ ਪਲੈਟੀਨਮ (Double Platinum)-ਸਰਟੀਫਾਈਡ ਪਹਿਲੀ ਸਿੰਗਲ “ਏਟ ਇਜੀ” (“Ain't Easy”) ਲਈ ਪ੍ਰਸਿੱਧ ਹੈ। ਲਾਈਟਸ ਆਪਣੇ ਜੋਸ਼ੀਲੇ, ਇਲੈਕਟ੍ਰੋਨਿਕ ਪ੍ਰਦਰਸ਼ਨ ਨਾਲ ਮੁੱਖ ਪੇਸ਼ਕਾਰੀ ਕਰੇਗੀ, ਦੁਨੀਆਭਰ ਵਿੱਚ ਜਿਸਦੇ ਟੂਰਾਂ ਦੀ ਸਾਰੀਆਂ ਟਿਕਟਾਂ ਝਟਪਟ ਵਿਕਦੀਆਂ ਹਨ।

ਗਤੀਵਿਧੀਆਂ ਪੂਰਾ ਦਿਨ ਕਮਿਊਨਿਟੀ ਏਰੀਆ (Community Area) (ਬ੍ਰੈਂਪਟਨ ਆਟੋਮਾਲ (Brampton Automall) ਵੱਲੋਂ ਪੇਸ਼ ਕੀਤਾ) ਵਿੱਚ ਆਯੋਜਿਤ ਕੀਤੀਆਂ ਜਾਣਗੀਆਂ, ਜਿਹਨਾਂ ਵਿੱਚ ਗੇਮਾਂ, ਕ੍ਰਾਫਟਸ, ਆਰਟ ਇੰਸਟਾਲੇਸ਼ਨਸ, ਫੋਟੋ ਦੇ ਮੌਕੇ, ਭਾਈਚਾਰਕ ਕਲਾ ਪ੍ਰੋਜੈਕਟ ਆਦਿ ਹੋਣਗੇ। ਸ਼ਾਮਲ ਹੋਣ ਵਾਲੇ ਲੋਕ ਦਿਨ ਦੇ ਦੌਰਾਨ ਸਪਲੈਸ਼ ਪੈਡ ਅਤੇ ਪਾਲਤੂ ਜਾਨਵਰਾਂ ਦੇ ਚਿੜੀਆਖਰ ਵਿੱਚ ਜਾ ਸਕਦੇ ਹਨ, ਮਿਨੀ-ਗੋਲਫ ਦਾ ਇੱਕ ਰਾਊਂਡ ਖੇਡ ਸਕਦੇ ਹਨ ਜਾਂ ਆਰਾਮਦਾਇਕ ਪੈਡਲ ਬੋਟ ਰਾਈਡ ਲੈ ਸਕਦੇ ਹਨ। ਇਹ ਪਰਿਵਾਰ-ਅਨੁਕੂਲਿਤ ਸਹੂਲਤਾਂ ਦੁਪਹਿਰ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।

ਟਿਮ ਹੋਰਟਨਸ (Tim Hortons) ਵੱਲੋਂ ਪੇਸ਼ ਕੀਤਾ ਜਾਣ ਵਾਲਾ ਪਟਾਕਿਆਂ ਦਾ ਸ਼ਾਨਦਾਰ ਡਿਸਪਲੇ ਕੈਨੇਡਾ ਦੀ ਵਰਗੰਢ ਨੂੰ ਮਨਾਉਣ ਲਈ ਰਾਤ 10 ਵਜੇ ਹੋਵੇਗਾ।

ਇਸ ਸਾਲ ਨਵੀਂ ਵਿਸ਼ੇਸ਼ਤਾ, ਦੇ ਫੂਡ ਜ਼ੋਨ ਸੁਆਦੀ ਭੋਜਨ ਟਰੱਕਾਂ, ਵਿਕਰੇਤਾਵਾਂ ਅਤੇ ਕ੍ਰਾਫਟ ਬੀਅਰ ਗਾਰਡਨ ਦੇ ਨਾਲ ਦੁਨੀਆਭਰ ਦੇ ਕਈ ਤਰ੍ਹਾਂ ਦੇ ਸੁਆਦ ਪੇਸ਼ ਕਰਨਗੇ। ਸਾਡੀਆਂ ਗ੍ਰੀਨ ਸਿਟੀ (Green City) ਸਬੰਧੀ ਪਹਿਲਕਦਮੀਆਂ ਦੇ ਹਿੱਸੇ ਵਜੋਂ, ਵਿਕਰੇਤਾ ਫੂਡ ਪੈਕੇਜਿੰਗ ਲਈ ਵਾਤਾਵਰਣ-ਅਨੁਕੂਲਿਤ ਵਿਕਲਪ ਵਰਤਣਗੇ। ਮਹਿਮਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਪੂਰੇ ਪਾਰਕ ਵਿੱਚ ਮੈਰੀਡੀਅਨ (Meridian) ਵੱਲੋਂ ਮੁਹੱਈਆ ਕੀਤੇ, ਕਈ ਵਾਟਰ ਰਿਫਿਲ ਸਟੇਸ਼ਨਾਂ ਦਾ ਲਾਭ ਲੈਣ ਲਈ ਆਪਣੇ ਨਾਲ ਮੁੜ ਵਰਤਣ ਯੋਗ ਪਾਣੀ ਦੀ ਬੋਤਲ ਲੈ ਕੇ ਆਉਣ।

ਚਿੰਗਕੂਜ਼ੀ ਪਾਰਕ, 9050 ਬ੍ਰੈਮਲੀ ਰੋਡ (9050 Bramalea Road) ਵਿਖੇ ਸਥਿਤ ਹੈ। ਸਾਈਟ ਤੇ ਪਾਰਕਿੰਗ ਸੀਮਿਤ ਹੈ ਅਤੇ ਅਸਥਾਈ ਤੌਰ ਤੇ ਸੜਕਾਂ ਵੀ ਬੰਦ ਹੋਣਗੀਆਂ। ਸ਼ਾਮਲ ਹੋਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਉਸ ਦਿਨ ਪੈਦਲ ਚੱਲ ਕੇ, ਆਪਣੀਆਂ ਬਾਈਕਾਂ ਤੇ ਆਉਣ ਜਾਂ ਬ੍ਰੈਂਪਟਨ ਟ੍ਰਾਂਜਿਟ (Brampton Transit) ਵੱਲੋਂ ਪੇਸ਼ ਕੀਤੀ ਗਈ ਮੁਫਤ ਬੱਸ (ਸ਼ਟਲ) ਸੇਵਾ ਦਾ ਲਾਭ ਉਠਾਉਣ।

ਮੁਫਤ ਬੱਸ ਇਹਨਾਂ ਸਥਾਨਾਂ ਤੋਂ ਲਵੋ:

- ਮਾਊਂਟ ਪਲੈਜ਼ੈਂਟ ਗੋ ਸਟੇਸ਼ਨ (Mount Pleasant GO Station)
- ਟ੍ਰਿਨਿਟੀ ਕੌਮਨ ਮਾਲ (Trinity Common Mall)
- ਸ਼ੈਰੀਡਨ ਕਾਲਜ (Sheridan College)
- ਗੋਰ ਮੇਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ (Gore Meadows Community Centre and Library)

ਕਾਰਜਕਰਮ ਦੀ ਵਿਸਤ੍ਰਿਤ ਸੂਚੀ ਸਮੇਤ, ਹੋਰ ਜਾਣਕਾਰੀ ਲਈ, www.brampton.ca/canadaday ਤੇ ਜਾਓ ਜਾਂ ਸਰਵਿਸ ਬ੍ਰੈਂਪਟਨ (Service Brampton) ਨੂੰ 311 ਤੇ ਫੋਨ ਕਰੋ।

ਹਵਾਲਾ

“ਮੈਂ ਸਾਰੇ ਨਿਵਾਸੀਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਘਰਾਂ ਤੋਂ ਬਾਹਰ ਆਉਣ ਅਤੇ ਕੈਨੇਡਾ ਦੀ 152^{ਵੀਂ} ਵਰ੍ਹੇਗੰਢ ਦੇ ਮੌਕੇ ਤੇ ਬ੍ਰੈਂਪਟਨ ਦੇ ਮੌਜੂਦਾ ਭਾਈਚਾਰੇ ਦਾ ਜਸ਼ਨ ਮਨਾਉਣ! ਇਹ ਦਿਨ ਸਥਾਨਕ ਕਲਾਕਾਰਾਂ ਅਤੇ ਸੰਗਠਨਾਂ, ਸ਼ਾਨਦਾਰ ਕੈਨੇਡੀਅਨ ਪ੍ਰਦਰਸ਼ਕਾਂ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਰੋਮਾਂਚਕ ਗਤੀਵਿਧੀਆਂ, ਅੰਤਰਰਾਸ਼ਟਰੀ ਭੋਜਨ ਦੇ ਮਜ਼ੇਦਾਰ ਸੁਆਦਾਂ ਅਤੇ ਪਟਾਕਿਆਂ ਦੇ ਰੋਮਾਂਚਕ ਡਿਸਪਲੇ ਨਾਲ ਭਰਪੂਰ ਹੋਵੇਗਾ। ਆਪਣਾ ਕੈਨੇਡੀਅਨ ਮਾਣ ਵਿਖਾਓ ਅਤੇ ਬ੍ਰੈਂਪਟਨ ਦੇ ਫਲੈਗਸ਼ਿਪ ਪਾਰਕ ਵਿੱਚ ਸ਼ਾਨਦਾਰ ਦਿਨ ਦਾ ਅਨੰਦ ਮਾਣੋ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca